

### VARDHMAN SPECIAL STEELS LIMITED

Delivering Excellence. Since 1965.

CHANDIGARH ROAD LUDHIANA-141010, PUNJAB

T: +91-161-2228943-48

F: +91-161-2601048, 2222616, 2601040

E: secretarial.lud@vardhman.com

Ref. VSSL:SCY:AUG:2021-22

Dated: 05-Aug-2021

BSE Limited, New Trading Ring, Rotunda Building, P.J. Towers, Dalal Street, MUMBAI-400001. Scrip Code: 534392 The National Stock Exchange of India Ltd, Exchange Plaza, Bandra-Kurla Complex, Bandra (East),

MUMBAI-400 051 Scrip Code: VSSL

Sub: Newspaper publication of Financial Results for the Quarter ended 30th June, 2021.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter ended 30<sup>th</sup> June, 2021 published in "Desh Sewak" and "Business Standard" on August 5, 2021.

This is for your information and records.

Thanking you,

FOR VARDHMAN SPECIAL STEELS LIMITED

(SONAM TANEJA)

COMPANY SECRETARY

# SBI Q1 net profit surges 55%

Record quarterly profit of ₹6,504 cr beats estimates

SUBRATA PANDA Mumbai, 4 August

ntate Bank of India (SBI) on Wednesday reported a 55-per cent year-on-year (YoY) rise in net profit to post its highest quarterly profit of ₹6.504 crore during April-June (first quarter or Q1) of 2021-22 (FY22), compared to ₹4,189.34 crore in the year-ago period. The country's largest lender beat Street estimates as a result of a rise in non-interest income and dip in provisions.

Bloomberg analysts had estimated a net profit of ₹5,855 crore in the reporting period.

Shares of the lender closed 2.37 per cent higher on the BSE at ₹457.05 after the quarterly results announcement. The state-owned bank's net

interest income (NII) rose 3.74 per cent YoY to ₹27,638 crore, from ₹26,642 crore in Q1 of 2020-21 (FY21). The muted growth in NII is because the yield on advances has come distribute the products of our down — there is a lot of money floating in the market, said the bank's management.



Standalone tigures	₹cr			% cnange		
<i>y</i> .	Q1FY21	Q4FY21	Q1FY22	QoQ	YoY	
NII	26,642	27,067	27,638	2.1	3.7	
Other income	9,497	16,225	11,803	-27.3	24.3	
Operating profit	18,061	19,700	18,975	-3.7	5.1	
Total provision	13,872	13,249	12,471	-5.9	-10.1	
PAT	4,189	6,451	6,504	0.8	55.3	
Gross NPA	129,661	126,389	134,259	6.2	3.5	
Gross NPA (%)	5.4	5.0	5.3	34 bps	-12 bps	
Source: Analyst Presentation			Compiled by BS Research Bureau			

margin — a measure of profit- cent from the same period last vious quarter (Q4FY21). Of the ability — contracted 9 basis year. However, it has increased points (bps) to 3.15 per cent. its provision for standard assets Non-interest income rose 24.28 substantially to ₹1.578 crore. per cent to ₹11,803 crore, driven from ₹282 crore a year ago. by fee income growth — up Other provisions increased to 20.86-per cent YoY. The bank ₹2.928 crore, from ₹1.568 crore. has also recovered around The total provisions held by ₹1,692 crore from Kingfisher Aithe lender fell 19.6-per cent YoY

rlines' account in this quarter. to ₹10,052 crore. The total non-Dinesh Kumar Khara, chairnon-performing asset (NPA) man, SBI, said, "As far as nonprovisions held by the lender — not included in the provision interest income is concerned. coverage ratio — is ₹29.816 it continues to be a major focus. crore, and includes continge-We have a large network of branches and a strong distribuncy provisions of ₹9.065 crore. tion network online. We have As far as asset quality goes, the lender saw its gross NPAs started leveraging these other channels of distribution, particularly YONO. It helps us to

go up 34-bps sequentially to 5.32 per cent and net NPAs move up 27 bps to 1.77 per cent.Slippages during the quarter have come down Loan-loss provisions stood sequentially to ₹15,666 crore, Its domestic net interest at ₹5,030 crore, down 46 per from ₹21,934 crore in the pre-

₹15,666 crore of slippages, a significant amount has been pulled back in July.

In July, the bank recovered ₹4,700 crore of the slippages reported for the June quarter. As restrictions were lifted, collections improved, said the bank's management. "We have seen a very tough

Q1. Our endeavour will be to keep the slippages under 2 per cent," said Khara. Currently, the slippage ratio is at 2.47 per cent. "We have seen slippages from SMEs, as well as from home loans. Almost 50 per cent

of the home loan book is to the non-salaried class. Many of the SME borrowers also would



"WE HAVE SEEN A VERYTOUGH Q1. OUR ENDEAVOUR WILL BE TO KEEP THE SLIPPAGES UNDER 2%"

**DINESH KUMAR KHARA** Chairman, SBI

have availed of home loans. The stress is largely due to the disruption in cash flow of SMEs. Once cash-flow returns, our home loan borrowers will honour their obligations," added Khara. As of June 30, gross NPAs in the home loan segment were 1.39 per cent. With recoveries in July, they are now 1.14 per cent. "Hopefully, they will be less than 1 per cent," underscored the bank's management.

AFTER A GOOD 01, ALL EYES WILL BE ON PICK-UP IN CREDIT GROWTH



### HPCL logs 11% fall in profit, income up 67%

TWESH MISHRA New Delhi, 4 August

Petroleum Corporation (HPCL) has reported a ₹2,003.90 crore net profit for the first quarter of financial year 2021-22. This is 11.04 per cent lower than the ₹2,252.65 crore net profit reported by the company in the comparable quarter of financial year 2020-21.

Total income during the period under review was at ₹77,980.15 crore, up 66.9 per cent from ₹46,702.09 crore in the same quarter of the previous financial year.

During April-June 2021, HPCL achieved total sales volume of 8.83 million tonnes (mt) against 7.62 mt in previous year for the same period representing a growth of 15.9 per cent.

"During the quarter, the sales of major products have shown significant growth compared to same period last year despite of an aggressive second wave of Covid-19 pandemic forcing partial lockdowns across the country. The sale of petrol recorded growth of 36.6 per cent, diesel 22.2 per cent and aviation turbine fuel 118.8 per cent," a company statement said.

# **PNB** Housing Finance profit down 5% in Q1

New Delhi, 4 August

PNB Housing Finance on Wednesday reported an over 5 per cent decline in its consolidated net profit to ₹243.28 crore for the first quarter ended June 30.

The company had posted a net profit of ₹257.18 crore in the year-ago period. On a sequential basis, it was higher than ₹127 crore in the March 2021 quarter.

The total income of the company fell to ₹1,692.88 crore in Q1FY22, as against ₹1,872.33 crore in Q1FY21, PNB Housing Finance said in a regulatory filing.

On a standalone basis, the net profit during the quarter stood at ₹234.96 crore, compared to ₹259.61 crore a year ago.

The total income stood at ₹1,676.45 crore in June 2021 quarter, lower than ₹1,868.58 crore in the yearago period.

Shares of PNB Housing Finance stock closed 5 per cent higher at ₹720.45 apiece



### Carlvle-PNB HF deal gets CCI nod

The Competition Commission of India has given its nod for the proposed investments by Carlyle Group and other investors in PNB Housing Finance. Under the deal, Pluto Investments S.a.r.l. and Salisbury Investments would acquire an equity stake in PNB Housing Finance, where state-owned Punjab National Bank holds a little over 32 per cent stake.

The transaction has been approved by the CCI under the Green Channel, an official release said.

### Vardhmān VAR

Regd. Office: Vardhman Premises, Chandigarh Road, Ludhiana-141010 Website: www.vardhmansteel.com, E-mail: secretarial.lud@vardhman.com CIN: L27100PB2010PLC033930, PAN: AADCV4812B

### Statement of Unaudited Financial Results for the quarter ended 30 June 2021

subsidiaries through the digital

medium.

Sr.	Particulars	Quarter Ended			Year Ended	
No.		30.06.2021	31.03.2021	30.06.2020	31.03.2021	
		Unaudited	Audited	Unaudited	Audited	
1	Total Income from Operations	33,277.97	33,689.40	6,963.15	95,004.14	
2	Net Profit / (Loss) for the period before tax	4,268.55	3,987.13	(1,951.12)	6,637.67	
3	Net Profit / (Loss) for the period after tax	2,779.73	2,636.26	(1,277.59)	4,419.48	
4	Total Comprehensive Income for the period	2,796.20	2,760.90	(1,302.61)	4,482.18	
	[Comprising Profit / (Loss) for the period					
	after tax & Other Comprehensive Income]					
5	Paid up Equity Share Capital	4,050.70	4,050.70	4,039.45	4,050.70	
6	Reserves (excluding Revaluation Reserve)				41,885.63	
	as shown in the Audited Balance Sheet of					
	the previous year					
7	Earnings Per Share (of Rs. 10/- each) (for					
	continuing and discontinued operations)					
	(a) Basic	6.86	6.51	(3.16)	10.94	
	(b) Diluted	6.82	6.49	(3.16)	10.93	

1) The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the detailed Quarterly Financial Results are available on the websites of the Stock Exchanges i.e. www.bseindia.com and www.nseindia.com and also on website of the Company i.e. www.vardhman.com /

The figures for the last quarter ended 31 March 2021, as reported in these unaudited financial results, are the balancing figures between audited figures in respect of the full financial year and the published year to date figures upto the end of third quarter of the relevant financial year. Also, the figures upto the end of the third quarter had only been reviewed and not subject to audit.

For Vardhman Special Steels Ltd.

Place : Ludhiana (Sachit Jain) Vice-Chairman & Managing Director Date : 4 August, 2021



Place: Mumbai

Date: August 4, 2021

### MAHINDRA HOLIDAYS & RESORTS INDIA LIMITED

Registered Office: Mahindra Towers, 2<sup>nd</sup> Floor, No. 17/18, Patullos Road, Chennai - 600 002, Tamil Nadu. Tel. No. 044 3504 1000 Fax: 044 3504 7778 CIN: L55101TN1996PLC036595; Website: www.clubmahindra.com Email Id: investors@mahindraholidays.com

### NOTICE OF ANNUAL GENERAL MEETING

1. Notice is hereby given that the 25th Annual General Meeting ("AGM") of the Members of Mahindra Holidays & Resorts India Limited ("Company") will be held on Wednesday, September 1, 2021 at 9:00 a.m. (IST) through Video Conferencing ("VC") / Other Audio-Visual Means ("OAVM") to transact the businesses, as set forth in the Notice of AGM which is being sent for convening the AGM of the Company. In view of the continuing COVID-19 pandemic and resultant restrictions on the movement of persons at several places in the country and in compliance with the provisions of the Ministry of Corporate Affairs ("MCA") General Circular No. 02/2021 dated January 13, 2021 read with General Circular No. 20/2020 dated May 5, 2020, General Circular No. 14/2020 dated April 8, 2020 and General Circular No. 17/2020 dated April 13, 2020 (collectively referred as "MCA Circulars") and Securities and Exchange Board of India Circular No. SEBI/HO/CFD/CMD2/CIR/P/2021/11 dated January 15, 2021 read with Circular No. SEBI/HO/CFD/CMD1/CIR/P/2020/79 dated May 12, 2020 (collectively referred as "SEBI Circulars"), the Company will be conducting this AGM through VC / OAVM, without the physical presence of the Members at a common venue

Members will be provided with a facility to attend the AGM through electronic platform provided by the Company's Registrar and Share Transfer Agent viz. KFin Technologies Private Limited ("RTA "or "KFintech"). The proceedings of the AGM shall be deemed to be conducted at the Registered Office of the Company which shall be the deemed venue of the AGM.

2. **Dispatch of Notice and Annual Report** - In compliance with the relevant Circulars and applicable laws, the Notice of AGM along with the Annual Report 2020-21 which, inter alia, comprises of the Standalone and Consolidated Financial Statements of the Company for the financial year ended March 31, 2021 and Report of the Board of Directors and Auditors thereon shall be sent only through electronic mode within the prescribed timelines to those Members whose e-mail addresses are registered with the Company Depository Participant(s). Members may note that these documents shall also be available on the Company's website www.clubmahindra.com, websites of the Stock Exchanges, i.e., BSE Limited at www.bseindia.com and National Stock Exchange of India Limited at www.nseindia.com.

Electronic Voting and participation at the AGM: Members will be able to cast their vote electronically on the businesses as set forth in the Notice of AGM either remotely during the remote e-voting period or e-voting during the AGM. The detailed instructions for remote e-voting, participation in the AGM and e-voting during the AGM will be provided in the Notice of AGM.

4. Manner of casting votes electronically - Members whose e-mail address is registered with the Company/ KFintech /Depository Participants(s), the login credentials for casting votes through remote e-voting are being sent on their registered e-mail address. 5. Manner of registering/ updating e-mail addresses - Members whose e-mail address is not registered,

are requested to get the same registered/updated through the following procedure: a) Members holding shares in dematerialised form can get their e-mail address registered by contacting

their respective Depository Participant(s). b) Members holding shares in physical form may register their e-mail addresses and mobile number with KFintech by sending an e-mail request at the e-mail ID einward.ris@kfintech.com along with signed

scanned copy of the request letter providing the e-mail address, mobile number, self-attested copy of PAN Card and copy of share certificate for registering their e-mail address and receiving the Annua Report, Notice of AGM and the e-voting instructions. The Company has also provided the facility to Members for temporary registration of their e-mail address

for receiving the Notice of AGM and Annual Report in electronic mode by clicking the link https://ris.kfintech.com/clientservices/mobilereg/mobileemailreg.aspx. Post successful registration of the e-mail address, the Members of the Company as on cut-off date would get soft copy of the Notice and the procedure for e-voting along with the User ID and Password to enable e-voting on the businesses as set forth in the Notice of AGM.

The Members are requested to carefully read all the Notes set out in the Notice of 25th AGM and in particular, instructions for joining the AGM through VC/ OAVM and manner of casting vote through remote e-voting or e-voting during the AGM.

For MAHINDRA HOLIDAYS & RESORTS INDIA LIMITED

Dhanraj Mulki General Counsel & Company Secretary

## Nod to education scheme with ₹3-trn outlay

PRESS TRUST OF INDIA New Delhi, 4 August

The Union Cabinet on Wednesday approved continuation of the Samagra Shiksha Scheme for school education for another five years.

Provision of training of master trainers for Anganwadi workers, incinerator and sanitary pad vending machines in all girls' hostels, addition of new subjects instead of stream in existing senior secondary schools, holistic progress card for each learner, and upgrade of all Kasturba Gandhi Balika Vidvalvas up to class 12 are among the initiatives in the revised scheme.

Minister Education Dharmendra Pradhan said the scheme would continue from April 1, 2021 to March 31, 2026. Under 'Samagra Shiksha Scheme 2', financial outlay of ₹2.94 trillion, which includes central share of ₹1.85 trillion, has been made to implement the scheme. It will cover 1.16 million schools, over 156 million students and 5.7 million

eachers of government and

and aided schools. "In order to enhance the all child centric interventions will be provided directly to the students through DBT mode on an IT based platform over a period of time. The scheme will have an effective convergence architecture with various ministries and developmental governments," an official statement said.



The Samagra Shiksha Scheme 2 will cover over 1.16 million schools, over 156 million students and 5.7 million teachers of government and aided schools

in convergence with the Ministry of Skill Development will be included under NISHand Entrepreneurship and other ministries providing funding for skills. The existing infrastructure of schools and ITIs and polytechnics will be used to ensure optimum utilisation of the facilities, not only for school going children but also for out of school children," it added.

geter trainers for training of service teacher training for statement said. direct outreach of the scheme, ECCE teachers; provision of (TLM), indigenous toys and per annum for pre-primary sections in government schools and strengthening of infrastructure of schools secondary (earlier pre-pri-"The expansion of voca- among the various initiatives Card (HPC)," it added. tional education will be done in the revised scheme.

"Specific training modules Secondary teachers and Primary teachers. Transport facility has been extended to secondary level at up to ₹6000 per annum. For out of school children at 16 to 19 years of age, support will be provided to SC, ST, disabled children, ondary or senior secondary Anganwadi workers and in- levels through NIOS/SOS," the

"Financial support for State up to ₹500 per child for Commission for Protection of Teaching Learning Materials Child Rights at ₹50 per elementary school in the state, for progames, play based activities tection of child rights and safety; holistic, 360-degree, multi-dimensional report showing progress and uniqueness of each learner in the cognitive, agencies of the Centre and state from pre-primary to senior affective, and psychomotor domains will be introduced in mary was excluded) are the form of Holistic Progress

Under the scheme.

### **Continuation of** 1,023 fast-track special courts gets approval The Union Cabinet on

Wednesday approved continuation of 1,023 fast track special courts, including 389 exclusive POCSO courts, as a centrally sponsored scheme for another two years. During a Cabinet briefing, Union minister Anurag Thakur said out of 31 states and union territories. 28 have started the scheme West Bengal is one of the states which has not started the scheme, he said, adding 'We are hopeful they will start it soon." The scheme would continue from April 1, 2021 to March 31, 2023 with an outlay of ₹1,572.86 crore, an official statement said.

"Provision for bagless days, with local artisans, curriculum included. A new component ior secondary level," it said. about appointment of language teacher has been added in the ing of teachers and bilingual books and teaching learning material added, besides sup-

to make own **OBC lists okayed** The Union Cabinet is learnt to have cleared a Constitution amendment bill which seeks to give

Bill to restore

power of states

power to states and UTs to make their own OBC lists, sources said on Wednesday. The bill will now be introduced in Parliament

for passage, they said. The Supreme Court has dismissed the Centre's plea seeking review of the May 5 majority verdict which held that the 102nd Constitution

amendment took away states' power to declare Socially and Educationally Backward Classes (SEBC) for grant of quota in jobs and admissions.

that school win a medal in amount increased Khelo India school games at the national level.

scheme- components of trainport for salary of teachers.

"Training for 3 months for period of five years," it said.

up to ₹2000 per child per additional sports grant of up to inculcating self-defence skills Provision of training of grade to complete their sec- ₹25,000 will be to schools in under 'Rani Laxmibai Atma ₹3,000 to ₹5,000 per month. Separate provision of stipend for CWSN girls at ₹200 per school complexes, internships month for 10 months, in addition to student compoand pedagogical reforms etc nent from pre-primary to sen-

"Child tracking provision included for students of government and government aided schools. Support for social audit covering 20 per cent of schools per year so that all schools are covered in a

### CRISIL'S DRIP

State-wise DRIP scores

### GROUNDNUT SOWING AREAS REMAIN STRESSED

### Crop-wise DRIP scores ■ 2020 ■ 2021 **《** Average of last 5 years **GROUNDNUT GUJARAT** 1.3 1.7 17.9 20 20 **ODISHA** COTTON **RAJASTHAN** 21.7 14.0 15 10 15 44.3 **UTTAR PRADESH** MAIZE 5.0 10 15 20 10 15 12.7 **PUNJAB** RICE

### CRISIL's DRIP scores indicate two states, one crop under the pump



THE SOUTH-WEST monsoon continues to progress decently, barring some areas of stress. Thecumulative all-India rainfall was just 1% below normal as on August 2, 2021, same as a week back.

Region-wise, there has been improvement in the north-west, where rainfall was 1% above normalcompared with 7% below normal as on July 24. This is salutary because the region accounts for 43.7% of India's foodgrains production.

Likewise, the southern peninsula received 13% abovenormal rains. Central India was normal, with no deviation from its long-term trend. However, in the east and north-east (together considered a meteorological subdivision) rainfall was 13% below normal. Put another way, as on August 02, only one of the four meteorological subdivisions of India had below-normal

Now to the specific pain points: In central India, major kharif producers Gujarat and Odisha continue to see substantially inadequate rainfall - 36% and 21% below normal, respectively.

Overall kharif sowing is 41.9% lower on-year for the week ended July 30 because of the high base of last season - when a bounteous monsoon had triggered large-scale sowing. However, compared with the average of the past five seasons, sowing is 7.6% higher.

But state-level rainfall data alone does not tell the complete story, because there are vulnerabilities that arise from inadequate irrigation that also need to be considered.

CRISIL's Deficient Rainfall Impact Parameter (DRIP) does just that. It provides a holistic impact assessment of deficiency by factoring in the irrigation buffer available across states and

Typically, higher the DRIP score, more adverse the impact of deficient rains.

15

ਕਲਾਨੌਰ, 4 ਅਗਸਤ : ਬਲਾਕ ਕਲਾਨੌਰ

ਅਧੀਨ ਆਉਂਦੇ ਸਰਹੱਦੀ ਪਿੰਡ ਰੁਡਿਆਨਾ

ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ

ਵੇਰਕਾ ਡੇਅਰੀ ਗਰਦਾਸਪਰ ਦੇ ਸਹਿਯੋਗ

ਨਾਲ ਇੱਕ ਰੋਜਾਂ ਦੁੱਧ ਉਤਪਾਦਕ ਕੈਂਪ

ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ

ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਸੈਂਕੜੇ

ਪਸ਼ੂ ਪਾਲਕਾਂ ਨੇ ਸ਼ਮੂਲੀਅਤ ਕੀਤੀ। ਇਸ

ਕੈਂਪ ਵੀ ਪ੍ਰਧਾਨਗੀ ਕਸ਼ਮੀਰ ਸਿੰਘ

ਗੁਰਾਇਆ ਡਿਪਟੀ ਡਾਇਰੈਕਟਰ

ਗੁਰਦਾਸਪੁਰ ਨੇ ਕੀਤੀ। ਇਸ ਕੈਂਪ ਵਿਚ

ਵੱਖ ਵੱਖ ਮਾਹਿਰਾਂ ਵੱਲੋਂ ਪਸ਼ੂਆਂ ਦੀਆਂ

ਬਿਮਾਰੀਆਂ, ਚੰਗੀਆਂ ਨਸਲਾਂ, ਪਸ਼ੂਆਂ ਦੇ

ਢਾਰਿਆਂ ਨੂੰ ਬਣਾਉਣ ਦੀ ਦਿਸ਼ਾ ਸਬੰਧੀ

ਅਤੇ ਘਰੇਲੂ ਫੀਡ ਤਿਆਰ ਕਰਨ ਦੇ

ਨੁਕਤਿਆਂ ਸਬੰਧੀ ਪਸ਼ੂ ਪਾਲਕਾਂ ਨੂੰ

ਉਸਤਾਦ ਪੂਰਵਕ ਚਾਨਣਾ ਪਾਇਆ। ਇਸ

ਕੈਂਪ ਵਿਚ ਡਾ ਗੁਰਵਿੰਦਰ ਸਿੰਘ ਮਾਹਲ

ਵੱਲੋਂ ਸਾਰਾ ਸਾਲ ਪਸ਼ੁਆਂ ਲਈ ਹਰਾ ਚਾਰਾ

ਤਿਆਰ ਕਰਨ ਦੀ ਵਿਉਂਤਬੰਦੀ ਸਬੰਧੀ

ਦੱਸਿਆ। ਇਸ ਮੌਕੇ 'ਤੇ ਕਲਾਨੌਰ ਏਰੀਏ ਦੇ

ਇੰਚਾਰਜ ਤਜਿੰਦਰ ਸਿੰਘ ਬਾਜਵਾ ਵੱਲੋਂ

ਵੇਰਕਾ ਦੁੱਧ ਵੀ ਖ਼ਰੀਦ ਸਬੰਧੀ ਪਸ਼ੁ

**ਖਮਾਣੋਂ, 4 ਅਗਸਤ**: ਸਰਪੰਚ ਬਲਵੀਰ ਸਿੰਘ

ਖੰਟ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਮਾਣਾਂ

ਸੁਰਿੰਦਰ ਸਿੰਘ ਰਾਮਗੜ੍ਹ ਤੇ ਸਮੂਹ ਕਾਂਗਰਸ

ਵਰਕਰਾਂ ਵੱਲੋਂ ਰੱਖੇ ਪਰੋਗਰਾਮ ਮੁਤਾਬਕ ਬੱਸੀ

ਪਠਾਣਾਂ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ

ਜੀਪੀ ਦਾ ਕੇਕ ਕੱਟਕੇ ਜਨਮ ਦਿਨ ਮਨਾਇਆ

ਗਿਆ, ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਦਾ

ਪਰੋਗਰਾਮ ਵਿੱਚ ਪਹੁੰਚਣ ਸਮੇਂ ਉਨ੍ਹਾਂ ਨੂੰ ਫ਼ੁੱਲਾਂ

ਦਾ ਗੁੱਲਦਸਤਾ ਦੇ ਸਵਾਗਤ ਕੀਤਾ ਗਿਆ

ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ,

ਚੇਅਰਮੈਨ ਪੇਂਡੂ ਵਿਕਾਸ ਸੈੱਲ ਰਵਿੰਦਰ ਸਿੰਘ

ਡੇਅਰੀ ਵਿਕਾਸ ਵਿਭਾਗ ਵੱਲੋਂ ਇੱਕ

ਰੋਜ਼ਾ ਦੁੱਧ ਉਤਪਾਦਕ ਕੈਂਪ ਲਾਇਆ

ਪਸ਼ੂ ਪਾਲਕ ਸਬਸਿਡੀ 'ਤੇ ਕਰਜ਼ੇ ਲੈ ਕੇ ਚਿੱਟੀ

\_ ਕਾਂਤੀ ਲਿਆਉਣ : ਡਿਪਟੀ ਡਾਇਰੈਕਟਰ

ਨੂੰ ਜਾਣਕਾਰੀ ਮਹੱਈਆ

ਕਰਵਾਈ। ਇਸ ਕੈਂਪ ਦੇ ਅਖੀਰ ਵਿੱਚ ਡਾ

ਕਸ਼ਮੀਰ ਸਿੰਘ ਗਰਾਇਆ ਵੱਲੋਂ ਡੇਅਰੀ

ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ

ਸਕੀਮਾਂ ਸਬੰਧੀ ਵੀ ਪਸ਼ੁ ਪਾਲਕਾਂ ਨੂੰ

ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ

ਮੌਕੇ ਤੇ ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ

ਕੀਤੀ ਕਿ ਉਹ ਦੁੱਧ ਦੇ ਕਾਰੋਬਾਰ ਨੂੰ

ਪ੍ਰਫੁੱਲਤ ਕਰਨ ਲਈ ਕਰਜ਼ਾ ਲੈ ਕੇ ਡੇਅਰੀ

ਫਾਰਮ ਖੋਲ੍ਹਣ ਅਤੇ ਚਿੱਟੀ ਕ੍ਰਾਂਤੀ ਲਿਆ ਕੇ

ਖੁਸ਼ਹਾਲੀ ਲਿਆਉਣ। ਉਨ੍ਹਾਂ ਕਿਹਾ ਕਿ

ਡੇਅਰੀ ਫਾਰਮ ਖੋਲ੍ਹਣ ਲਈ 2 ਤੋਂ ਦੋ 20

ਪਸ਼ੂਆਂ ਲਈ 25 ਤੋਂ 33 ਫ਼ੀਸਦੀ ਸਬਸਿਡੀ

ਜਨਰਲ ਤੇ ਅਨੁਸੂਚਿਤ ਜਾਤੀਆਂ ਨੂੰ ਦਿੱਤੀ

ਜਾ ਰਹੀ ਹੈ। ਇਸ ਮੌਕੇ 'ਤੇ ਡਾ. ਨਵਜੋਤ

ਕੌਰ, ਇਕਬਾਲ ਸਿੰਘ ਸੇਲਜਮੈਨ ਮਿੱਲ

ਘਣੀਆ ਕੇ ਬਾਂਗਰ ਅਤੇ ਡਾ ਨਵਜੋਬਨ

ਸਿੰਘ ਵੱਲੋਂ ਪਸ਼ਆਂ ਦੀਆਂ ਬਿਮਾਰੀਆਂ ਸਬੰਧੀ

ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪੰਚ

ਸੁਖਵਿੰਦਰ ਕੌਰ, ਪ੍ਰਧਾਨ ਦਿਲਬਾਗ ਸਿੰਘ,

ਅਵਤਾਰ ਸਿੰਘ ਲਾਡੀ ਮਿਲਕ ਚਿਲਿੰਗ

ਸੈਂਟਰ ਹਕੀਮਪਰ, ਅਰਜਨ ਸਿੰਘ, ਤੇਜਿੰਦਰ

ਸਿੰਘ ਬਾਜਵਾ ਆਦਿ ਸਰਹੱਦੀ ਪਿੰਡਾਂ ਦੀ

ਮਨੈਲਾ, ਸੂਬਾ ਸਕੱਤਰ ਵਰਿੰਦਰਪਾਲ ਸਿੰਘ

ਵਿੰਕੀ, ਹਰਬੰਸ ਸਿੰਘ ਪੰਧੇਰ, ਸਰਪੰਚ ਬਲਵੀਰ

ਸਿੰਘ ਖੰਟ, ਸਰਪੰਚ ਸਖਵਿੰਦਰ ਸਿੰਘ ਸੱਖਾ

ਸਾਦੀਪੁਰ, ਪਰਵੀਨ ਰਾਣਾ ਮਨੈਲਾ ਵਾਇਸ

ਚੇਅਰਪਰਸਨ ਜਿਲਾ ਪਰੀਸ਼ਦ ਫਤਿਹਗੜ੍ਹ

ਸਾਹਿਬ, ਮੈਡਮ ਪੁਨਮ, ਪਰਮਿੰਦਰ ਕੌਰ ਕੰਗ,

ਮਨਪ੍ਰੀਤ ਕੌਰ ਬਰਮ, ਸਰਪੰਚ ਗੁਰਜੀਤ ਸਿੰਘ

ਅਜਨੇਰ ਪ੍ਰਧਾਨ ਸਰਪੰਚ ਯੂਨੀਅਨ ਬਲਾਕ

ਖਮਾਣੋਂ, ਸਰਪੰਚ ਰਾਕੇਸ ਕੁਮਾਰ ਸੰਘੋਲ, ਸਰਪੰਚ

ਰਮਨ ਹਵਾਰਾ ਕਲਾਂ, ਰਾਜੀਵ ਤਿਵਾੜੀ

ਸੁਨੀਲ ਸ਼ਵੀਟਸ ਖਮਾਣੋਂ ਤੇ ਗੁਰਦੀਪ ਸਿੰਘ

ਐਮ ਸੀ ਤੋਂ ਇਲਾਵਾ ਸਮੂਹ ਨਗਰ ਪੰਚਾਇਤ

ਖਮਾਣੋਂ ਦੇ ਕੌਂਸ਼ਲਰਾਂ ਵੱਲੋਂ ਹਲਕਾ ਵਿਧਾਇਕ

ਗੁਰਪ੍ਰੀਤ ਸਿੰਘ ਜੀ ਪੀ ਜਨਮ ਦਿਨ ਦੀ

ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਲੰਮੀ

ਦੁੱਧ ਉਤਪਾਦਕ ਹਾਜ਼ਰ ਸਨ।

ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦਾ ਜਨਮ ਦਿਨ ਮਨਾਇਆ

# ਹਰ ਤਰ੍ਹਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰੇ ਕੈਪਟਨ ਸਰਕਾਰ



**ਹੁਸ਼ਿਆਰਪੁਰ, 4 ਅਗਸਤ** : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੱਦੇ 'ਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੇਕਟ ਵਰਕਰਜ਼ ਯੂਨੀਅਨ ਰਜਿ. ਨੰਬਰ 31 ਵਲੋਂ ਹੁਸ਼ਿਅਰਪਰ ਦੇ ਮਿੰਨੀ ਸਕੱਤਰੇਤ ਵਿਖੇ ਡਵੀਜਨ ਪੱਧਰੀ ਰੋਸ ਧਰਨਾ ਦਿੱਤਾ ਗਿਆ। ਹਰੇਕ ਵਰਗ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਲੈ ਕੇ 03 ਅਤੇ 04 ਅਗਸਤ ਨੂੰ ਦੋ ਦਿਨ ਦੀ ਸਮੂਹਿਕ ਛੁੱਟੀ ਲੈਕੇ ਵਿਭਾਗ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਆਪਣੇ∹ਆਪਣੇ ਵਿਭਾਗਾਂ ਦੇ ਦਫਤਰਾਂ ਅੱਗੇ ਧਰਨਿਆਂ ਦੇ ਉਲੀਕੇ ਸੰਘਰਸ਼ ਪ੍ਰੋਤਹਿਤ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਅਤੇ ਪਾਵਰਕਾਮ ਸੀਐੱਚਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ 5 ਅਗਸਤ ਨੂੰ ਪਾਵਰਕੌਮ ਦੇ ਪਟਿਆਲਾ ਮੁੱਖ ਦਫਤਰ ਅੱਗੇ ਧਰਨਾ ਦੇਣਾ ਦਾ ਫੈਸਲਾ ਕੀਤਾ। ਠੇਕਾ ਮੁਲਾਜਮਾਂ ਵੱਲੋਂ ਦਿੱਤੇ ਜਾ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਜਲ

ਸਪਲਾਈ ਦੇ ਉੱਕਾਰ ਸਿੰਘ ਟਾਂਡਾ ਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਅਰਪੁਰ ਦੇ ਪ੍ਰਧਾਨ ਇੰਦਰਪੀਤ ਸਿੰਘ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਜ਼ਿਲਾ ਪਧਾਨ ਜਤਿੰਦਰ ਸਿੰਘ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਸਮਹ ਵਿਭਾਗਾਂ ਦੇ ਹਰ ਤਰਾਂ ਦੇ ਠੇਕਾ ਮਲਾਜਮਾਂ ਨੂੰ ਰੈਗਲਰ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਤ੍ਰਾਸਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਵਿੱਚ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੀ ਥਾਂ ਤੇ ਕੇਂਦਰ ਸਰਕਾਰ ਦੀਆਂ ਕਾਰੋਪਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦੇ ਹੋਏ ਸਮੂਹ ਸਰਕਾਰੀ ਵਿਭਾਗਾਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ ਅਤੇ ਵਿਭਾਗਾਂ ਦੇ ਪਨਰਗਠਨ ਦੇ ਨਾਮ ਤੇ ਇੱਕ ਲੱਖ ਦੇ ਕਰੀਬ ਅਸਾਮੀਆਂ ਦਾ ਖਾਤਮਾ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਭਾਗਾਂ ਵਿੱਚ ਸਿੱਧੇ ਠੇਕੇ ਤੇ ਭਰਤੀ ਬਹੁਤ ਹੀ ਸੀਮਿਤ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਜਾ

ਰਹੀ ਹੈ ਜਦੋਂ ਸਮੂਹ ਸਰਕਾਰੀ ਵਿਭਾਗਾਂ ਜਿਵੇਂ ਕਿ ਸਰਕਾਰੀ ਥਰਮਲਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ ਜ਼ੋਨ ਬਠਿੰਡਾ, ਪਾਵਰਕਾਮ ਅਤੇ ਟ੍ਰਾਂਸਕੋ, ਮਗਨਰੇਗਾ, ਵਾਟਰ ਸਪਲਾਈ ਅਤੇ ਸੀਬਰੇਜ਼ ਬੋਰਡ, ਬੀ.ਓ.ਸੀ.(ਕਿਰਤ ਵਿਭਾਗ) ਪਨਬਸ ਰੋਡਵੇਜ਼, ਪੀ.ਆਰ.ਟੀ.ਸੀ.ਸਿਹਤ ਅਤੇ ਸਿੱਖਿਆ ਆਦਿ ਵਿਭਾਗਾਂ ਵਿੱਚ ਠੇਕਾ ਪ੍ਣਾਲੀ, ਆਉਟਸੋਰਸਿੰਗ, ਇਨਲਿਸਟਮੈਂਟ ਆਦਿ ਹੋਰ ਸਮੂਹ ਕੈਟਾਗਿਰੀਆਂ ਰਾਹੀਂ ਲੱਖ-ਸਵਾ ਲੱਖ ਠੇਕਾ ਮਲਾਜਮ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਹਨ ਪਰ ਸਰਕਾਰ ਥੋੜੇ ਕੱਚੇ ਮੁਲਾਜਮਾਂ ਨੂੰ ਰੈਗੁਲਰ ਕਰਕੇ ਕੀਤੇ ਵਾਅਦੇ ਦੀ ਖਾਨਾ ਪੁਰਤੀ ਕਰਨਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਪਹਿਲਾਂ ਤੋਂ ਉਲੀਕੇ ਪ੍ਰੋਤਹਿਤ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਵੱਲੋਂ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਪਿੰਡਾਂ-ਸ਼ਹਿਰਾਂ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਮੋਰਚੇ ਦੇ ਸੂਬਾਈ ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ, ਆਊਟਸੋਰਸਿੰਗ, ਇਨਲਿਸਟਮੈਂਟ ਆਦਿ ਸਮੇਤ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ, ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ, ਇਸ ਸਮੇਂ ਉਂਕਾਰ ਸਿੰਘ, ਇੰਦਰਪ੍ਰੀਤ ਸਿੰਘ, ਜਤਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

### ਸੁਖਬੀਰ ਬਾਦਲ ਵਲੋਂ ਕੀਤੇ ਐਲਾਨ ਸੂਬੇ ਦੇ ਲੋਕਾਂ ਦੇ ਉੱਜਵਲ ਭਵਿੱਖ ਲਈ ਹੋਣਗੇ ਅਹਿਮ ਸਾਬਿਤ: ਜਹਾਂਗੀਰ

ਤਰਨ ਤਾਰਨ, 4 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਗਾਮੀ ਚੋਣਾਂ ਵਿਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਨਣ ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਦਾ ਫੈਸਲਾ ਇਤਿਹਾਸਕ ਹੈ। ਜਿਸ ਨਾਲ ਨਵੇਂ ਪੰਜਾਬ ਦੀ ਸਿਰਜਣਾ, ਪ੍ਰਗਤੀ ਅਤੇ ਖੁਸ਼ਹਾਲੀ ਲਈ ਲਈ ਰਾਹ ਖੁੱਲੇਗਾ ਤੇ ਪੰਜਾਬ ਦੇ ਹਰ ਇਕ ਵਰਗ ਦੀ ਤਰੱਕੀ ਯਕੀਨੀ ਹੈ। ਇੰਨ੍ਹਾਂ ਵਿਚਾਰਾਂ ਦਾ ਪਗਟਾਵਾ ਸ਼ੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਦਲਬੀਰ ਸਿੰਘ ਜਹਾਂਗੀਰ ਨੇ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 2007 ਤੋਂ 2017 ਦੇ ਆਪਣੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦੇ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਇਕ ਵਾਅਦਾ ਨਿਭਾਇਆ। ਜਿਸ ਕਾਰਨ ਪੰਜਾਬ ਦੇ ਸੁਝਵਾਨ ਲੋਕ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਅੱਜ ਵੀ ਯਾਦ ਕਰਦੇ ਹਨ।



ਤੇ ਆਪਣੇ ਅਸੂਲਾਂ ਤੇ ਡੱਟਕੇ ਪਹਿਰਾ ਦਿੱਤਾ। ਜਦ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਆਪਣੇ ਮਹਿਲਾਂ ਵਿਚ ਕਦੇ ਬਾਹਰ ਨਹੀਂ ਨਿਕਲੇ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਕੈਪਟਨ ਸਰਕਾਰ ਨੇ ਪੂਰਾ ਨਹੀਂ ਕੀਤਾ।

ਜਹਾਂਗੀਰ ਨੇ ਕਿਹਾ ਕਿ ਨੀਲਾ ਕਾਰਡ ਧਾਰਕ' ਪਰਿਵਾਰਾਂ ਲਈ 2000 ਰੁਪਏ ਪ੍ਰਤੀ ਮਹੀਨਾ ਭੱਤਾ, 400 ਯੂਨਿਟ ਪਤੀ ਮਹੀਨਾ ਮੁਫ਼ਤ ਬਿਜਲੀ, 10 ਲੱਖ ਦਾ ਸਿਹਤ ਬੀਮਾ ਯੋਜਨਾ, ਵਿਦਿਆਰਥੀਆਂ ਲਈ 10 ਲੱਖ ਤਕ

ਆਪ ਦੇ ਜਨ ਸੰਵਾਦ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ

ਹਲਕੇ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਖੁੱਲੀ ਚਰਚਾ

50 ਪ੍ਰਤੀਸ਼ਤ ਮਹਿਲਾਵਾਂ ਲਈ ਰਾਖਵਾਂਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਦਿ ਕੀਤੇ ਐਲਾਨਾਂ ਨਾਲ ਸੂਬੇ ਦਾ ਹਰ ਵਰਗ ਸ਼ੋਮਣੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਉਤਸ਼ਾਹਿਤ ਹੈ। ਪੰਜਾਬ ਦੇ ਲੋਕ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲਾਰਿਆਂ ਵਿਚ ਨਹੀਂ ਆਉਣਗੇ ਤੇ ਆਗਾਮੀ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਸਪੱਸ਼ਟ ਬਹੁਮਤ ਨਾਲ ਬਣਾਉਣਗੇ। ਇਸ ਮੌਕੇ ਉਨ੍ਹਾਂ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ ਤੇ ਮੇਘ ਸਿੰਘ

## ਕਾਮਿਆਂ ਵੱਲੋਂ ਡਵੀਜ਼ਨ ਦੇ ਗੇਟ ਅੱਗੇ ਰੋਹ ਭਰਪੁਰ ਧਰਨਾ



ਪਾਰਟੀ ਵੱਲੋਂ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਜਨ ਸੰਵਾਦ ਪ੍ਰੋਗਰਾਮ ਪਿੰਡਾਂ ਵਿੱਚ ਰਫ਼ਤਾਰ ਫੜਦਾ ਜਾ ਰਿਹਾ ਹੈ, ਜਿਸ ਤਹਿਤ ਹਲਕਾ ਰੂਪਨਗਰ ਦੇ ਪਿੰਡ ਬਸੀ 'ਚ ਅੱਜ ਆਪ ਦੇ ਸੁਬਾਈ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ ਨੇ

ਪਿੰਡ ਦੇ ਨੌਜਵਾਨਾਂ ਤੇ ਆਮ ਲੋਕਾਂ ਨਾਲ ਵੱਖ-ਵੱਖ ਮੁੱਦਿਆਂ 'ਤੇ ਖੁੱਲੀ ਵਿਚਾਰ ਚਰਚਾ ਕੀਤੀ। ਇਸ ਨਵੇਕਲੇ ਪ੍ਰੋਗਰਾਮ ਵਿੱਚ ਜਿੱਥੇ ਪੰਜਾਬ ਵਾਸੀਆਂ ਨੂੰ ਮਿਲ ਰਹੀ ਮਹਿੰਗੀ ਬਿਜਲੀ ਤੇ ਚਰਚਾ ਹੋਈ ਉੱਥੇ ਹੀ ਰੁਜ਼ਗਾਰ ਦਾ ਮੁੱਦਾ ਸਭ ਤੋਂ ਅਹਿਮ ਰਿਹਾ। ਐਡਵੋਕੇਟ ਚੱਢਾ ਨੇ ਕਿਹਾ ਕਿ ਨੌਜਵਾਨਾਂ ਨੂੰ ਹਲਕਾ ਰਪਨਗਰ ਵਿੱਚ ਮਾਈਨਿੰਗ ਉਦਯੋਗ 'ਚ ਵੱਡੇ ਪੱਧਰ 'ਤੇ ਇਕ ਚੰਗੀ ਨੀਤੀ ਰਾਹੀਂ ਰੁਜ਼ਗਾਰ ਦਿੱਤਾ ਜਾ ਸਕਦਾ ਹੈ,ਪਰੰਤੂ ਪਿਛਲੇ ਪੰਦਰਾਂ ਵੀਹ ਸਾਲ ਤੋਂ ਮਾਈਨਿੰਗ ਦੇ ਧੰਦੇ ਤੇ ਪੂਰੀ ਤਰ੍ਹਾਂ ਨਾਲ ਰਵਾਇਤੀ ਸਿਆਸੀ ਪਾਰਟੀਆਂ ਦਾ ਪੂਰੀ ਤਰ੍ਹਾਂ ਕਬਜਾ ਰਿਹਾ ਜਿਸ ਦੇ ਚੱਲਦਿਆਂ ਇਹ ਧੰਦਾ ਨਿਰਾ ਲੁੱਟ ਦਾ ਜ਼ਰੀਆ ਬਣਿਆ

ਅਪਾਹਜ ਵਿਅਕਤੀ ਦੇ

ਬਨੂੜ, 4 ਅਗਸਤ : ਪਿੰਡ ਝੱਜੋਂ ਦੇ

ਅਪਾਹਜ ਵਿਅਕਤੀ ਦੇ ਘਰ ਦੀ ਛੱਤ ਡਿੱਗ

ਗਈ, ਪਰ ਉਸ ਦਾ ਵਾਲ-ਵਾਲ ਬਚਾਅ ਹੋ

ਗਿਆ। ਪਿੰਡ ਝੱਜੋਂ ਦੇ ਸਮਾਜ ਸੇਵੀ

ਮਨਜੀਤ ਸਿੰਘ ਨੇ ਦੱਸਿਆ ਕਿ ਬੰਤ ਸਿੰਘ ਪੱਤਰ ਯਕਾ ਸਿੰਘ, ਜੋ ਆਪਣੇ ਪੱਤਰ ਨਾਲ

ਤਿੰਨ ਖਣਾਂ ਦੇ ਕਮਰੇ ਵਿੱਚ ਰਹਿੰਦਾ ਹੈ। ਉਸ

ਘਰ ਦੀ ਛੱਤ ਡਿੱਗੀ

ਬਾਰਿਸ਼ ਕਾਰਨ

ਹੋਇਆ ਹੈ।ਉਨ੍ਹਾਂ ਕਿਹਾ ਕਿ ਸ਼ਰਾਬ, ਨੂਰਪੁਰ ਬੇਦੀ, 4 ਅਗਸਤ : ਆਮ ਆਦਮੀ ਟਰਾਂਸਪੋਰਟ ਤੇ ਹੋਰ ਅਜਿਹੇ ਅਹਿਮ ਖੇਤਰ ਵੀ ਸਰਕਾਰ ਲਈ ਆਮਦਨ ਦੇ ਸਾਧਨ ਬਣਕੇ ਨੌਜਵਾਨਾਂ ਲਈ ਵੱਡੇ ਰੁਜ਼ਗਾਰ ਦਾ ਖੇਤਰ ਹੋ ਸਕਦੇ ਹਨ ਪਰੰਤੂ ਇਨ੍ਹਾਂ ਮੁੱਖ ਵਸੀਲਿਆਂ ਤੇ ਵੀ ਗਿਣਵੇਂ ਰਾਜਨੀਤਿਕ ਘਰਾਣਿਆ ਦਾ ਏਕਾਧਿਕਾਰ ਹੋਣ ਕਰਕੇ ਆਮ ਲੋਕ ਰੁਜ਼ਗਾਰ ਤੋਂ ਵਾਂਝੇ ਹਨ। ਲੋਕਾਂ ਕੋਲੋਂ ਹਲਕਾ ਰੂਪਨਗਰ 'ਚ ਬੇਹਤਰ ਆਮ ਸਹੂਲਤਾਂ ਲਈ ਐਡਵੋਕੇਟ ਚੱਢਾ ਨੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਪਤੀ ਖੁੱਲਕੇ ਸਵਾਲ ਜਵਾਬ ਕੀਤੇ। ਇਸ ਮੌਕੇ ਤੇ ਭਜਨ ਸਿੰਘ ਡੁਮੇਵਾਲ ਬਲਾਕ ਪਧਾਨ, ਸੂਰਜੀਤ ਸਿੰਘ ਗਰੇਵਾਲ,ਲੰਬੜਦਾਰ ਗਰਚੇਤ ਸਿੰਘ ਦਵਿੰਦਰਪਾਲ ਸਿੰਘ ਸਰਪੰਚ. ਜਗੀਰ ਸਿੰਘ ਢੀਂਡਸਾ, ਸਰਬਜੀਤ ਸਿੰਘ ਗਰੇਵਾਲ, ਸੋਹਣ ਸਿੰਘ ਸੈਣੀ, ਹਰਦੇਵ ਸਿੰਘ ਸੈਣੀ, ਹਰਜਾਪ ਸਿੰਘ, ਇੰਦਰਜੀਤ ਸਿੰਘ,ਗਰਿੰਦਰ ਸਿੰਘ ਗਿੰਦੀ, ਗਰਸੇਵਕ ਸਿੰਘ, ਮਾ. ਸਤਨਾਮ ਸਿੰਘ ਗਰੇਵਾਲ, ਨਰੰਜਣ ਸਿੰਘ ਤੇ ਭਜਨ ਸਿੰਘ ਸਹੋਤਾ ਸਮੇਤ

ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।

### ਜੋਗਿੰਦਰ ਸਿੰਘ ਕਿਰਤੀ

ਦੋਰਾਹਾ, 4 ਅਗਸਤ : ਅੱਜ ਇਥੇ ਬਿਜਲੀ ਬੋਰਡ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾ ਨੇ ਸਾਥੀ ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਏ ਸੰਘਰਸ ਪ੍ਰੋਗਰਾਮ ਨੂੰ ਲਾਗੂ ਕਰਦੇ ਡਵੀਜ਼ਨ ਦੋਰਾਹਾ ਦੇ ਗੇਟ ਅੱਗੇ ਧਰਨਾ ਦਿੱਤਾ। ਇਸ ਧਰਨੇ ਵਿੱਚ ਵੱਖ ਵੱਖ ਆਗੂਆਂ ਹਰਵਿੰਦਰ ਸਿੰਘ, ਜੱਸਾ ਸਿੰਘ, ਰਾਮਜੀਤ ਸਿੰਘ, ਬੂਟਾ ਸਿੰਘ, ਹਰਵਿੰਦਰ ਸਿੰਘ ਟੈਕਨੀਕਲ ਸਰਵਿਸਜ ਯੂਨੀਅਨ ਦੇ ਆਗੂ ਪ੍ਰੇਮ ਸਿੰਘ, ਜੋਰਾ ਸਿੰਘ, ਜਸਵਿੰਦਰ ਸਿੰਘ, ਬੁੱਧ ਸਿੰਘ, ਤਰਸੇਮ ਲਾਲ ਹਾਜਰ ਹੋਏ।

ਇਸ ਮੋਕੇ ਤੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਆਉਟਸੋਰਸ ਇੰਨਲਿਟਸਮੈਂਟ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਬਾਰ ਬਾਰ ਮੀਟਿੰਗ ਦੇ ਕੇ ਭੱਜਿਆ ਜਾ ਰਿਹਾ ਹੈ । ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਾਲੇ ਸਮੂਹ ਵਿਭਾਗਾਂ ਨੂੰ ਕਾਰਪੌਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਦੋਂ ਕਿ

ਜਦੋਂ ਕਿ ਪੋਣੇ ਪੰਜ ਸਾਲਾਂ

ਵਿੱਚ ਪੂਰਾ ਨਾ ਕੀਤਾ ਗਿਆ । ਜਿਸ ਦੇ ਰੋਸ ਵਜੋਂ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਸੱਦੇ ਤੇ 3 ਅਤੇ 4 ਅਗਸਤ ਨੂੰ ਸਮੂਹ ਵਿਭਾਗਾਂ ਦੇ ਠੇਕਾ ਆਉਟਸੋਰਸ ਇੰਨਲਿਟਸਮੈਂਟ ਮੁਲਾਜ਼ਮਾ ਵੱਲੋਂ ਕੰਮ ਦਾ ਪੂਰਣ ਬਾਈਕਾਟ ਕਰਕੇ ਧਰਨਾ ਦਿੱਤੇ ਡਵੀਜ਼ਨ ਦੋਰਾਹੇ ਦੇ ਦਲਜੀਤ ਸਿੰਘ ਤੇ ਸੁਪਡੈਟ ਨੀਲਮ ਰਾਣੀ ਨੂੰ ਮੰਗ ਪੱਤਰ ਦਿੱਤਾ। ਇਸ ਸੰਘਰਸ ਵਿੱਚ ਸਮੂਹ ਸਬ ਡਵੀਜ਼ਨਾ ਦੇ ਕਾਮਿਆ ਨੇ ਵੱਧ ਚੜ੍ਹਕੇ

ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਵਿਧਾਇਕ ਗੁਰਪੀਤ ਸਿੰਘ ਜੀ ਪੀ ਨੇ ਕਿਹਾ ਕਿ ਉਨ੍ਹਾਂ ਆਪਣੇ ਜਨਮ ਦਿਨ ਤੇ ਹਲਕੇ ਦੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ , ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਤੇ ਯੂਥ ਦੀ ਮੰਗ ਮੁਤਾਬਕ ਜਿੰਮ ਦੇਣ ਦਾ ਐਲਾਨ ਕੀਤਾ।



.4.2021 ਨੂੰ ਹੋ ਚੁੱਕੀ ਹੈ। ਹੁਣ, 1. ਸ਼ੀਮਤੀ ਬਰਨਜੀਤ ਕੌਰ ਪਤਨੀ ਸਵ. ਸ਼ੀ ਸੁਦਰਸ਼ īਘ, 2. ਸ੍ਰੀਮਤੀ ਸੋਨੀਆ ਸੈਣੀ ਪੁੱਤਰੀ ਸਵ. ਸ੍ਰੀ ਸੁਦਰਸ਼ਨ ਸਿੰਘ . ਸ੍ਰੀਮਤੀ ਜਸਮੀਤ ਸੈਣੀ ਪੁੱਤਰੀ ਸਵ. ਸ੍ਰੀ ਸੁਦਰਸ਼ਨ ਸਿੰਘ ਨੂੰ ਮਕਾਨ ਨੇ. 4081, ਸੈਕਟਰ 46ਡੀ, ਚੰਡੀਗੇੜ੍ਹ ਦੇ 100 ਫੀਸਦੀ ਹਿੱਸੇ ਦੇ ਮਲਕਾਨਾ ਹੱਕ ਮਿਤੀ 29.4.2021 ਨੂੰ ਹੋਈ ਬਿਨਾਂ

ਸ੍ਰੀ ਮਨੀਸ਼ ਕੁਮਾਰ ਲੋਹਾਨ, ਐਚਸੀਐਸ, ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ. ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

### ਰੂਸਾਸੀਵਾਈਡ ਇਸ਼ਤਿਹਾਰ

### ਬੇਦਖਲੀ ਨੋਟਿਸ

🕶 ਮੈਂ, ਜਗਸੀਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਫਤਿਹਗੜ੍ਹ (ਫਰੀਦਕੋਟ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸ਼ਲਿੰਦਰ ਸਿੰਘ ਮੇਰੇ ਕਹਿਣੇ ਵਿੱਚੋਂ ਬਾਹਰ ਹੈ, ਇਸ ਲਈ ਮੈਂ ਉਸਨੂੰ ਆਪਣੀ ਤਮਾਮ ਚੱਲ-ਅਚੱਲ ਜਾਇਦਾਦ ਵਿੱਚੋਂ ਬੇਦਖਲ ਕਰਦਾ ਹਾਂ, ਉਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ।

### ਨਾਂ ਬਦਲੀ

🖛 ਮੈਂ, ਛਿੰਦਰਪਾਲ ਕੌਰ ਪਤਨੀ ਰਾਜਾ ਸਿੰਘ ਬਹਿਬਲ ਖ਼ਰਦ ਜੈਤੋ ਫਰੀਦਕੋਟ ਨੇ ਆਪਣਾ ਨਾਮ ਛਿੰਦਰ ਕੌਰ ਤੋਂ ਬਦਲ ਕੇ ਛਿੰਦਰਪਾਲ ਕੌਰ ਰੱਖ ਲਿਆ ਜੋ ਭਵਿੱਖ ਵਿੱਚ ਵਰਤਿਆ ਜਾਵੇਗਾ।

### same person.

ਆਮ ਸੂਚਨਾ

I. Gourav Alias Gaurav S/O

Shanti Saroop, Partap Nagar,

Bathinda have declared both

names Gourav Alias Gaurav

and Gorav Kumar Wadhwa is

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ।

ਕੋਆਪਰੇਟਿਵ, ਹਾਊਸ ਬਿਲਡਿੰਗ,

(ਪਹਿਲੀ) ਸੁਸਾਇਟੀ ਲਿਮ.

।ਲਾਟ ਨੰ. 5, ਸੋਕਟਰ 50-ਡੀ, ਚੰਡੀਗੜ੍ਹ

ਪਬਲਿਕ ਨੋਟਿਸ

ਆਮ ਜਨ ਸਾਧਾਰਨ ਅਤੇ ਸਾਰੇ ਸਬੰਧਿਆਂ ਨੂੰ

ਸਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਮੈਂਬਰਾਂ

ਬਿਨੈਕਾਰਾਂ ਨੇ ਸਸਾਇਟੀ ਦੀ ਮੈਨੇਜਿੰਗ ਕਮੇਟੀ.

ਰਜਿਸ਼ਟਰਾਰ, ਕਾਰਪੋਰੇਟਿਵ ਸਸਾਇਟੀਜ਼, ਯਟੀ

ਚੰਡੀਗੜ ਸਨਮੁੱਖ ਵਿੱਤ ਵਿਭਾਗ, ਚੰਡੀਗੜ੍ਹ

ਪਸ਼ਾਸਨ ਦੁਆਰਾ ਜਾਰੀ ਨੋਟੀਫਿਕੇਸ਼ਨ ਤਹਿਤ

ਹੇਂਸੇ∕ਫਲੈਟ ਦੀ ਤਬਦੀਲੀ ਅਤੇ ਵਿਕਰੀ ਡੀਡ

ਜੇਕਰ ਕਿਸੇ ਵਿਅਕਤੀ ਨੂੰ ਸੁਸਾਇਟੀ ਦੇ ਉਪਰੋਕਤ ਫਲੈਟਾਂ ਦੇ ਟਾਈਟਲ, ਹੱਕ ਜਾਂ ਦਿਲਚਸਪੀ ਦੀ ਤਬਦੀਲ੍ਹੀ ਬਿਨੈਕਾਰ ਦੇ ਪੁੱਖ ਵਿਚ ਕੀਤੇ ਜਾਣ

ਤਬਦਾਲਾ ਬਿਨਕਾਰ ਦ ਪੁਖ ਵਿਚ ਗਾਤ ਜਾਣ ਸੰਬੰਧੀ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਸਮੇਤ ਸੰਬੰਧਤ ਦਸਤਾਵੇਜ਼ਾਂ ਦੇ ਇਸ ਨੇਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨ ਹਸਤਾਖ਼ਰੀ ਨੂੰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਫਲੈਂਟ ਦੀ ਮਲਕੀਲਤ ਬਿਨੈਕਾਰ ਦੇ ਪੁੱਖ ਵਿਚ ਤਬਦੀਲ ਕਰ ਇੱਕੀ ਜਾਣੇਗੇ

ਅਦ ਵਿੱਚ ਕਿਸੇ ਕਿਸਮ ਦਾ ਕੋਈ ਦਾਅਵ

ਟ੍ਰਾਂਸਫਰੀ ਦਾ ਨਾਂ

ਸ੍ਰੀ ਸੰਦੀਪ ਸਿੰਘ

ਪੁੱਤਰ ਸ੍ਰੀ ਜੰਗ ਸਿੰਘ

ਵਿਕਰੀ ਇਕਰਾਰਨਾਮੇ

ਦੇ ਆਧਾਰ 'ਤੇ

ਬਣਾਉਣ ਲਈ ਬੇਨਤੀ ਕੀਤੀ ਹੈ

ਅਸਲ ਅਲਾਟੀ/

ਟ੍ਰਾਂਸਫਰਰ ਦਾ ਨਾਂ

ਸ੍ਰੀ ਸਵਰਨਜੀਤ ਸਿੰਘ ਪੁੱਤਰ ਸ੍ਰੀ ਜਗਦੇਵ ਸਿੰਘ

ਮੰਨਿਆ ਨਹੀਂ ਜਾਵੇਗਾ।

### MARSHALL MACHINES LIMITED

Registered Office: C-86, Phase -V, Focal Point, Ludhiana - 141010. Email: csmarshall@marshallcnc.com

### NOTICE OF POSTAL BALLOT

Notice is hereby given that the Postal Ballot voting for MARSHALL MACHINES LIMITED (the Company) is scheduled to oe held from August 12, 2021 at 9:00 a.m and will end on September 10, 2021 a 5:00 p.m., the Postal Ballot Notice will be sent to all the Members, whose names appear in the Register of Members / Lis of Beneficial Owners as received fron Depositories as on August 06, 2021 Cut-off date). The company has engaged he services of CDSL to provide e-votin facility to all its members in respect of ousinesses by passing resolution through oostal ballot ("Postal Ballot") only through emote e-voting. This intimation is also available on the website of the Company For MARSHALL MACHINES LIMITED (Gaurav Sarup)

Managing Director DIN: 00777489 Place: Ludhiana Date: 03.08.2021

### ਪਬਲਿਕ ਨੌਟਿਸ

ਸਨਮੁੱਖ ਸ਼ੀ ਮਨੀਸ਼ ਕਮਾਰ ਲੋਹਾਨ. ਐਚਸੀਐਸ. ਮਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) सा : भेममीभेड है. 1, मैकट**ਰ** 20मी, जुटी, ਚੰਡੀਗੜ੍ਹ (ਬੀਐਲ–1) ਦੇ 1/3 ਹਿੱਸੇ ਦੇ ਮਲਕਾਨਾ ਹੱਕ ਰਜਿਸ਼ਟਰਡ ਵਿਕਰੀ ਡੀਡ ਮਿਤੀ 1 2014 ਦੇ ਆਧਾਰ 'ਤੇ ਸੀਮਤੀ ਹਰੰਬਜ ਕੌਰ ਲੀ ਸਵਾ. ਹਲਬੀਰ ਸਿੰਘ ਦੇ ਨਾਂ ਤੋਂ ਸੀ ਜੀਤ ਸਿੰਘ ਪੁੱਤਰ ਸ਼ੀ ਗੁਰਬਖਸ਼ ਸਿੰਘ ਦੇ ਨਾਂ

ਸ ਦਫ਼ਤਰ ਦੇ ਰਿਕਾਰਡ ਮੁਤਾਬਿਕ ਐਸਸੀਐਫ ਨੇ. 1, ਸੈਕਟਰ 20ਸੀ ਟੀ, ਚੰਡੀਗੜ੍ਹ ਦਾ 1/3 ਹਿੱਸਾ ਸ਼ੀਮਤੀ ਹਰੰਬਸ ਕੌਰ ਪਤਨੀ ਸਵ. ਸ਼ੁੰ ਪੂਟਾ, ਚਡਾਗੜ੍ਹ ਦਾ 173 ਹਿਸਾ ਸ਼੍ਰਾਸਤੀ ਹਰਸ਼ਸ ਕਰ ਪਤਨੀ ਸੰਵ, ਸ਼੍ਰਾ ਹਲਬੀਰ ਸਿੰਘ ਦੇ ਨਾਂ ਹੈ। ਹੁਣ, ਸ਼੍ਰੀ ਹਰਜੀਤ ਸਿੰਘ ਪੁੱਤਰ ਸ਼੍ਰੀ ਗੁਰਬਖਸ਼ ਸਿੰਘ ਵਾਸੀ ਐਸਸੀਐਫ ਨੇ. 1, 20ਸੀਂ ਚੰਡੀਗੜ੍ਹ ਨੇ 1/3 ਹਿੱਸੇ ਦੇ ਲਿਕਾਨਾ ਹੋਕ ਸ਼੍ਰੀਮਤੀ ਹਰਬਸ ਕੌਰ ਪਤਨੀ ਸਵ. ਸ਼੍ਰੀ ਹਲਬੀਰ ਸਿਖ ਅਰਾ ਤਹਿਰੀਰ ਵਿਕਰੀ ਡੀਡ ਜੋ ਕਿ ਸਬ ਰਜਿਸ਼ਟਰਾਰ ਯੂਟੀ ਚੈਡੀਗੜ੍ਹ ਵਿਖੇ ਲੜੀ ਨੂੰ, 5366, ਬਕ ਨੂੰ,1, ਵਾਲਿਉਮ ਨੂੰ, 221 ਮਿਤ .1 2014 ਨੂੰ ਰਜਿਸ਼ਟਰਡ ਹੈ, ਰਾਹੀਂ ਆਪਣੇ ਨਾਂ ਤਬਦੀਲ ਕਰਨ ਲੲ

ਜ਼ਦੀਲ ਕਰਨ ਸਬੰਧੀ।

ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੇ ਮੁਲਕਾਨਾ ਹੋਰ ਜ਼ਰੂਰ ਕਿਸ ਵਿਸਕਤਾ ਨੂੰ ਤੁਰੰਚਰਤ ਜਾਣਦਾਦ ਦੇ ਸਲਕਾਨਾ ਹੈ. ਤ੍ਰੇਪਰੋਕਤ ਬਿਨੈਕਾਰ ਦੇ ਪੱਖ ਵਿੱਚ ਤਬਦੀਲ ਕੀਤੇ ਜਾਣ ਸੰਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ ਨਿਮਨਹਸਤਾਖਰੀ ਦ ਲਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਕਿਦਾ ਹੈ। ਅਜਿਹਾ ਨਾ ਹੋਣ 'ਤੇ ਦੱਸੀ ਜਾਇਦਾਦ ਦੇ ਦਰਸ਼ਾਏ ਹਿੱਸੇ ਦ ਤੁਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤ ਤੁਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵਗਾ। ਤੁਸ ਉਪਰੰਤ ਕਿਸੇ ਦਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ। ਨਮੁੱਖ ਸ੍ਰੀ ਮਨੀਜ਼ ਕੁਮਾਰ ਲੌਹਾਨ, ਐਚਸੀਐਸ, ਅਸਿਸਟੈਂਟ ਅਸਟੇਟ ਅਫ਼ਸ਼ਪ

.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਦ ਚੰਡੀਗੜ੍ਹ ਸੀਜੀਡਬਲਯੂਬੀ ਇਮ ਕੋਆਪਰੇਟਿਵ, ਹਾਊਸ ਬਿਲਡਿੰਗ, (ਪਹਿਲੀ) ਸੁਸਾਇਟੀ ਲਿਮ ਸੈਕਟਰ 51-ਬੀ, ਚੰਡੀਗੜ੍ਹ

### ਪਬਲਿਕ ਨੌਟਿਸ

ਜਨ−ਸਾਧਾਰਨ ਅਤੇ ਸਾ<mark>ਰੇ ਸਬ</mark>ੰਧਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਬਿਨੈਕਾਰ ਨੇ ਹਿੱਸੇ/ ਫਲੈਂਟ ਦੀ ਤਬਦੀਲੀ ਅਤੇ ਐਨਓਸੀ /ਵਿਕਰੀ ਡੀਡ ਬਣਾਉਣ ਦੀ ਇਜਾਜ਼ਤ ਲਈ ਸੁਸਾਇਟੀ ਦੀ ਮੈਨੇਜਿੰਗ ਕਮੇਟੀ/ਰਜਿਸ਼ਟਰਾਰ, ਕਾਰਪੋਰੇਟਿਵ ਸੁਸਾਇਟੀ, ਯੂਟੀ ਚੰਡੀਗੜ੍ਹ ਸਨਮੁੱਖ ਵਿੱਤ ਵਿਭਾਗ, ਚੈਡੀਗੜ੍ਹ ਪ੍ਰਸ਼ਾਸਨ ਦੁਆਰਾ ਜਾਰੀ ਨੋਟੀਫਿਕੇਸ਼ਨ ਤਹਿਤ ਬੈਨਤੀ ਕੀਤੀ ਹੈ। :

ਸ੍ਰੀ ਅਜੀਤ ਕੁਮਾਰ	ਸ਼੍ਰੀ ਇੰਦਰਾਨਿਲ ਬਿਸਵਾਸ
ਮੰਡਲ ਪੁੱਤਰ ਸ੍ਰੀ ਹਰੀ	ਪੁੱਤਰ ਸ਼੍ਰੀ ਜੀਬਨ ਕ੍ਰਿਸ਼ਨ
ਕਿੰਕਰ ਮੰਡਲ	ਬਿਸਵਾਸ ਅਤੇ ਸ਼੍ਰੀਮਤੀ

ਸ਼ੀ ਇੰਦਰਾਨਿਲ ਬਿਸਵਾਸ

രേദേ റ.	AC.0101	16461
1552	ਬੀ (ਦੂਜੀ ਮੰਜ਼ਿਲ)	ਵਿਕਰੀ ਇਕਰਾਰਨਾ ਦੇ ਆਧਾਰ 'ਤੇ
	ਮਾਜ਼ਲ/	e widio 3
ਜੇਕਰ ਕਿ	ਸੇ ਵਿਅਕਤੀ ਨੂੰ	ਸੁਸਾਇਟੀ ਦੇ ਉਪਰੋਕ ਸਜਾਂ ਦਿਲਚਸਪੀ ਦ
ਫਲੈਟਾਂ ਦੇ	ਏ ਟਾਈਟਲ, ਹੱਕ	<b>ਹ ਜਾਂ ਦਿਲਚਸਪੀ</b> ਦ
ਤਬਦੀਲੀ	ਬਿਨੈਕਾਰ ਦੇ ਪ	ਪੁੱਖ ਵਿਚ ਕੀਤੇ ਜਾਹ

ਸਬੰਧੀ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਖਤੀ ਰੂਪ ਵਿੱਚ ਸਮੇਤ ਸਬੰਧਤ ਦਸਤਾਵੇਜ਼ਾਂ ਦੇ ੇਂੲਸ ਨੌਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨ ਹਸਤਾਖ਼ਰੀ ਨੂੰ ਭੇਜ ਸਕਦਾ ਹੈ ਅਜਿਹਾ ਨਾ ਹੋਣ 'ਤੇ ਉਪਰੋਕਤ ਫਲੈਂਟ ਦੀ ਲਕੀਲਤ ਬਿਨੈਕਾਰ ਦੇ ਪੱਖ ਵਿਚ ਤਬਦੀਲ ਕਰ ਦਿੱਤੀ ਜਾਵੇਗੀ। ਬਾਅਦ ਵਿੱਚ ਕਿਸੇ ਕਿਸਮ ਦਾ ਕੋਈ ਦਾਅਵਾ

ਮੰਨਿਆ ਨਹੀਂ ਜਾਵੇਗਾ।

### PRIME INDUSTRIES LIMITED

Regd. Office: Master Chambers, 19, Feroze Gandhi Market, Ludhiana-141001 (Pb) CIN: L15490PB1992PLC012662 Tel.: 0161-5043500

E-mail: prime\_indust@yahoo.com Website: www.primeindustrieslimited.co NOTICE Notice is hereby given that a

meeting of Board of Directors will be held on Thursday the 12th Day of August, 2021 to consider & approve the Un-audited Financial Results of the company for the quarter ended 30.06.2021.

By order of the Board For Prime Industries Limited (Rajinder Kumar Singhania)

ਮਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸ ਸ਼ੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)



ਰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਲਕਾਨਾ ਹੱਕ ਸਵ ਸੀ ਚਤਰ ਸਿੰਘ ਦੀ ਬਿਨਾਂ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸੰਬਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ

ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਿਕ ਮਕਾਨ ਨੂੰ. 2050, **ਸੈਕਟਰ 44 ਸੀ**, ਚੰਡੀਗੜ੍ਹ ਦਾ 100 ਫੀਸਦੀ ਹਿੱਸਾ **ਸ਼ੀ ਚਤਰ ਸਿੰਘ ਪੁੱਤਰ ਸ਼ੀ ਜੀਵ**ਨ

ਸ਼ੀ ਅਮਰ ਦੀਪ ਸਿੰਘ, ਸ਼ੀਮਤੀ ਮੋਹਨਜੀਤ ਕੌਰ, ਸ਼ੀਮਤੀ ਪਿੰਦਰ ਕੌਰ ਅਤੇ ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਹੈ ਕ ਸ਼੍ਰੀ ਚਤਰ ਸਿੰਘ ਪੁੱਤਰ ਸ਼੍ਰੀ ਜੀਵਨ ਸਿੰਘ ਦੀ ਮੌਤ ਮਿਤੀ 13.9.1995 ਨੂੰ ਹੋ ਚੌਕੀ ਹੈ

ਹੁਣ, 1. ਸ਼੍ਰੀ ਅਮਰ ਦੀਪ ਸਿੰਘ ਪੁੱਤਰ ਸਵ. ਸ਼੍ਰੀ ਰਤਰ ਸਿੰਘ, 2. ਸੀਮਤੀ ਮੋਹਨਜੀਤ ਕੌਰ ਪੁੱਤਰੀ ਸਵ

<u>ਹੈ ਚਤਰ ਸਿੰਘ, 3 ਸ਼੍ਰੀਮਤੀ ਭੁਪਿੰਦਰ ਕੌਰ ਪੁੱਤਰੀ ਸਵ</u> ਜੀ ਚਤਰ ਸਿੰਘ ਅਤੇ 4. ਸੀ ਰਾਜਿੰਦਰ ਸਿੰਘ ਪੱਤਰ ਸਵ <mark>ਜ਼ੈ ਚਤਰ ਸਿੰਘ</mark> ਨੇ ਮਕਾਨ ਨੇ. 2050, **ਸੈਕਟਰ** 44 **ਸੀ** ਭੇਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਮਿਤੀ 13.9.1995 ਨੂੰ ਹੋਈ ਬਿਨਾਂ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ ਅਤੇ ਸਵਰਗਵਾਸੀ ਦੇ ਸਾਰੇ ਕਾਨੂੰਨੀ ਵਾਰਸਾਂ

. ਅਮਰ ਦੀਪ ਸਿੰਘ-ਪੱਤਰ ਮੋਹਨਜੀਤ ਕੌਰ-ਪੁੱਤਰੀ ਕੁਪਿੰਦਰ ਕੌਰ–ਪੁੱਤਰੀ

ਰਾਜਿੰਦਰ ਸਿਘ-ਪੁੱਤਰ ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਮਾਲਕ ਦੇ ਉਪਰ ਟਰਸ਼ਾਏ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਕਾਨੂੰਨੀ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਲਿਖ਼ਤੀ ਤੌਰ 'ਤੇ

ਮਸਟੇਟ ਦਫ਼ਤਰ, ਯਟੀ ਚੰਡੀਗੜ, ਵਿਖੇ ਫੌਰਨ ਸਚਿਤ ਕਰੇ ਸੰਸਟਦ ਦੇ ਤੇਰ, ਭੂਟਾ ਚੰਡੀਗੜ੍ਹ, ਵਿਧੇ ਫਰਨ ਸੂਚਿਤ ਕਰੀ ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਖਤੀ ਤੌਰ 'ਤੇ ਨਿਮਨਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ<sup>ੰ</sup> ਹੈ। ਅਜਿਹਾ ਨਾ ਹੋਣ 'ਤੇ ਦੱਸੀ ਜਾਇਦਾਚ ਦਰਸ਼ਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਕਰਨ ਟਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰ<u>ੰ</u>ਤ ਕਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ।

ਸ੍ਰੀ ਮਨੀਸ਼ ਕੁਮਾਰ ਲੋਹਾਨ, ਐਚਸੀਐਸ, ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

### ਪਬਲਿਕ ਨੋਟਿਸ

ਸਨਮੁੱਖ ਸ਼੍ਰੀ ਮਨੀਸ਼ ਕੁਮਾਰ ਲੋਹਾਨ, ਐਚਸੀਐਸ, ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਵਿਸ਼ਾ : ਬੇਅ ਸ਼ਾਪ ਨੇ. 58, ਸੈਕਟਰ 23ਸੀ, ਯੂਟੀ, ਚੰਡੀਗੜ੍ਹ (ਬੀਐਲ–100) ਦੇ 1/8 ਹਿੱਸੇ ਦੇ ਮਲਕਾਨਾ ਹੱਕ ਬਿਨਾਂ ਵਸੀਅਤ ਮੌਤੂ ਦੇ ਾਧਾਰ 'ਤੇ ਸਵ. ਸ੍ਰੀ ਜਸਪਾਲ ਸਿੰਘ ਉਰਫ਼ ਸ਼ਪਾਲ ਸਿੰਘ ਦੇ ਨਾਂ ਤੋਂ ਸ੍ਰੀਮਤੀ ਸੀਮਾ ਉਰਫ਼ ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ । ਭੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ



ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਿਕ ਬੇਅ ਸ਼ਾਪ ਨੰ. 58, ਸੈਕਟਰ 23ਸੀ, ਯੂਟੀ, ਚੰਡੀਗੜ੍ਹ ਦਾ 1/8 ਰਿਸਾ ਸਵ, ਸ੍ਰੀ ਜਸ਼ਾਪਾਲ ਸਿੰਘਾ ਪੁੱਤਰ ਸਵ, ਸ੍ਰੀ ਦੇਵੀ ਦਿਆਲ ਦੇ ਨਾਂ ਹੈ। ਹੁਣ, ਸ਼ੀਮਤੀ ਸੀਮਾ ਉਰਫ਼ ਸੀਮਾ ਗੋਇਲ ਨੇ ਦੇਂਸਿਆ ਹੈ ਕਿ ਸ੍ਰੀ ਜਸ਼ਾਪਾਲ ਸਿੰਘ ਉਰਫ਼ ਯਸ਼ਪਾਲ ਦੀ ਮੌਤ ਮਿਤੀ 10.4.2020 ਨੂੰ ਹੋ ਚੁੱਕੀ ਹੈ ਅਤੇ ਸ਼ੀਮਤੀ ਸੀਮਾ ਉਰਫ਼ ਸੀਮਾ ਗੋਇਲ ਨੇ ਬੇਅ ਸ਼ਾਪ ਨੰ. 58, ਸੈਕਟਰ 23ਸੀ, ਯੂਟੀ, ਚੰਡੀਗੜ੍ਹ ਦੇ 1/8 ਰਿਸੇ ਦੇ ਮਲਕਾਨਾ ਹੋਕ ਸ੍ਰੀ ਜਸ਼ਾਪਾਲ ਸਿੰਘ ਉਰਫ਼ ਯਸ਼ਪਾਲ ਦੀ ਬਿਨਾਂ ਵਸੀਅਤ ਮੌਤ ਦੇ ਆਧਾਰ ਤੋਂ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ ਅਤੇ ਸਵਰਗਵਾਸੀ ਦੇ ਸਾਰੇ ਕਾਨੂੰਨੀ ਵਾਰਸਾਂ ਦੇ ਨਾਂ ਹੇਠ ਮੁਤਾਬਕ ਦੇਸ਼ ਹਨ: 1. ਸ਼ੀਮਤੀ ਸੀਮਾ (ਪਰਨੀ)। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਮਾਲਕ ਦੇ ਉਪਰ ਦਰਸ਼ਾਏ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਕਾਨੂੰਨੀ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਲਿਸ਼ਤੀ ਤੌਰ 'ਤੇ ਅਸਟੇਟ ਦਫ਼ਤਰ, ਯੂਟੀ, ਚੰਡੀਗੜ੍ਹ ਵਿਖੇ ਵਾਰਾ 'ਤੇ ਇਨਾਵਾਂ ਸਕਦਾ ਹੈਰ ਕਰ ਸਨੂੰਨ। ਵਾਰਸ ਕਾਰ ਜਾਣਦਾਗ ਹੈ ਤੋਂ ਉਹ ਲਿਖ਼ਤੀ ਤੌਰ 'ਤੇ ਅਸਟੋਟ ਦਫ਼ਤਰ, ਯੂਟੀ, ਚੰਡੀਗੜ੍ਹ ਵਿਖੇ ਫ਼ੈਰਨ ਸ਼ੂਚਿਤ ਕਰੇ ਜ਼ੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੇ ਅਲਕਾਨਾ ਹੱਕ ਉਪਰੋਕਤ ਬਿਨੈਕਾਰ ਦੇ ਪੱਖ ਵਿੱਚ ਤਬਦੀਲ ਕੀਤੇ ਜਾਣ ਸਬੰਧੀ ਇਤਰਾਜ਼ੂ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ ਨਮਨਹਸਤਾਖ਼ਰੀ ਦੇ ਦਫ਼ਤੌਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਾਹ ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਦੱਸੰ ਦਾਦ ਦੇ ਦਰਸ਼ਾਏ ਹਿੱਸੇ ਦਾ ਇੰਤਕਾਲ ਇਸ ਅਨ ਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ :

ਨਮੁੱਖ ਸੀ ਮਨੀਸ਼ ਕੁਮਾਰ ਲੌਹਾਨ, ਐਚਸੀਐਸ, ਅਸਿਸਟੈੱਟ ਅਸਟੇਟ ਅਫ਼ਸਰ , ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

# ਜੀਓ ਦਫ਼ਤਰ ਮੁਹਰੇ ਧਰਨਾ ਲਗਾਤਾਰ ਜਾਰੀ



ਦੀ ਬਰਸਾਤ ਵਿੱਚ ਬਾਲਿਆਂ ਵਾਲੀ ਛੱਤ ਉਨ੍ਹਾਂ ਦੱਸਿਆ ਕਿ ਬੰਤ ਸਿੰਘ ਮਲਕੀਤ ਸਿੰਘ ਦੀ ਦੋ ਮਹੀਨੇ ਪਹਿਲਾਂ ਲੱਤ ਟੁੱਟ ਗਈ ਸੀ ਗੜਦੀਵਾਲਾ, 4 ਅਗਸਤ : ਕੁੱਲ ਹਿੰਦ ਤੇ ਤਿੰਨ ਮਹੀਨੇ ਪਹਿਲਾਂ ਕੋਰੋਨਾ ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਇਕਲੋਤਾ ਪੁੱਤਰ ਵੀ ਮੰਦਬੁੱਧੀ ਹੈ।

ਉਨ੍ਹਾਂ ਦੱਸਿਆ ਕਿ ਉਸ ਉੱਤੇ ਕੁਝ ਦਿਨਾਂ ਵਿੱਚ ਟੁੱਟੇ ਕਹਿਰ ਨੇ ਉਸ ਗਰੀਬ ਦੀ ਰੱਬ ਨੇ ਛੱਤ ਵੀ ਖੋਹ ਲਈ ਹੈ। ਇਸੇ ਕਮਰੇ ਵਿੱਚ ਉਸ ਦੀ ਰਸੋਈ ਤੇ ਰਿਹਾਇਸ਼ ਵੀ ਵਿੱਚ ਹੈ। ਉਨਾਂ ਇਸ ਗਰੀਬ ਲਈ ਘਰ ਤੇ ਮਾਲੀ ਸਹਾਇਤ ਦੀ ਮੰਗ ਕੀਤੀ ਹੈ।

ਦਾਖਲ ਹੋ ਗਿਆ।

ਕਿਸਾਨਾਂ ਵਿਰੁੱਧ ਬਣਾਏ ਤਿੰਨੋਂ ਕਾਲੇ

ਕਿਸਾਨ ਸਭਾ ਦੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਜੀਓ ਦਫ਼ਤਰ ਦਸੂਹਾ ਮੂਹਰੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਧਰਨਾ ਦੋ ਸੌ ਅਠਾਈ ਵੇਂ ਦਿਨ ਚ ਧਰਨੇ 'ਚ ਬੋਲਦਿਆਂ ਚਰਨਜੀਤ ਸਿੰਘ ਚਠਿਆਲ ਤੇ ਹਰਬੰਸ ਸਿੰਘ ਧੂਤ ਨੇ ਕਿਹਾ ਜਦੋਂ ਤੱਕ ਮੋਦੀ

ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਸਾਡਾ ਸੰਘਰਸ਼ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਵੀ ਚੱਲ ਰਿਹਾ ਹੈ। ਇਨ੍ਹਾਂ ਸੈਸ਼ਨਾਂ ਨੂੰ ਦੂਨੀਆਂ ਦੇਖ ਰਹੀ ਹੈ। ਅਤੇ ਕਿਸਾਨ ਇਕਦਮ ਜਿੱਤ ਕੇ ਘਰ ਪਰਤਣਗੇ। ਅੱਜ ਦੇ ਧਰਨੇ ਵਿੱਚ ਚਰਨਜੀਤ ਸਿੰਘ ਚਠਿਆਲ, ਹਰਬੰਸ ਸਿੰਘ ਧੂਤ, ਰਘਵੀਰ ਸਿੰਘ ਤੋਏ ਚਰਨਜੀਤ ਸਿੰਘ ਤੋਏ ਦਿਲਬਾਗ ਸਿੰਘ, ਗੁਰਜਿੰਦਰ ਸਿੰਘ ਤੇ ਹਰਪਾਲ ਸਿੰਘ ਸਾਹੂ ਦਾ

ਕਾਨੂੰਨ ਵਾਪਸ ਨਹੀਂ ਲੈਂਦੇ ਧਰਨਾ ਲਗਾਤਾਰ ਪਿੰਡ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਪਹਿਲਾਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ।

ਸਮੂਲੀਅਤ ਕੀਤੀ ।

ਸਨਮੁਖ ਸ੍ਰੀ ਮਨਸ਼ ਕੁਮਾਰ ਲੋਹਾਨ, ਅੰਚਸੀਐਂਸ, ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਵਿਸ਼ਾ: ਰਿਹਾਇਸੀ ਸਾਈਟ ਨੰ. 4081, ਸੈਕਟਰ 46 ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਲਕਾਨਾ ਹੱਕ ਸ੍ਰੀ ਸੁਦਚਸ਼ਨ ਸਿੰਘ ਦੀ ਬਿਨਾਂ ਵਸੀਅਤ ਮੌਤ ਦੇ ਆਪਾਰ 'ਤੇ ਤਬਦੀਲ ਕਰਨ ਸਬੰਧੀ ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਿਕ ਅਕਾਨ ਨੰ. 4081, ਸੈਕਟਰ 46 ਡੀ, ਚੰਡੀਗੜ੍ਹ ਦਾ 100 ਫੀਸਦੀ ਹਿੱਸਾ ਸ੍ਰੀ ਸੁਦਚਸ਼ਨ ਸਿੰਘ ਪੁੱਤਰ ਸ੍ਰੀ ਪ੍ਰੀਤਮ ਸਿੰਘ ਦੇ ਨਾ ਹੈ। ਸਿੰਘਰ ਸ਼ਰਤਜੀੜ ਕੌਰ ਪਤਰੀ ਸਫ਼ ਸ੍ਰੀ ਸਦਚਸ਼ਨ ਸਿੰਘ ਸੀਮਟੀ

ਸਿੰਘ ਪੁੱਤਰ ਸੀ ਪ੍ਰੀਤਮ ਸਿੰਘ ਦੇ ਨਾ ਹੈ। ਸੀਮਤੀ ਸਰਨਜੀਤ ਕੌਰ ਪਤਨੀ ਸਵ. ਸੀ ਸੁਦਰਸ਼ਨ ਸਿੰਘ, ਸ੍ਰੀਮਤੀ ਸਨੀਆ ਸੈਣੀ ਪੁੱਤਰੀ ਸਵ. ਸੀ ਸੁਦਰਸ਼ਨ ਸਿੰਘ ਅਤੇ ਸ੍ਰੀਮਤੀ ਜਸਮੀਤ ਸੈਣੀ ਪੁੱਤਰੀ ਸਵ. ਸੀ ਸੁਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਸੁਦਰਸ਼ਨ ਸਿੰਘ ਪੁੱਤਰ ਸੀ ਪ੍ਰੀਤਮ ਸਿੰਘ ਦੀ ਮੌਤ ਮਿਤੀ

ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ ਅਤੇ ਸਵਰਗਵਾਸੀ ਦੇ ਸਾਰੇ ਕਾਨੂੰਨੀ ਵਾਰਸਾਂ ਦੇ ਨਤਾ ਕਾਤਾ ਹੈ ਅਤੇ ਸਵਰਹ ਹੈ ਹੇਠ ਮੁਤਾਬਕ ਦੱਸੇ ਹਨ .. ਸ਼ਰਨਜੀਤ ਕੌਰ-ਪਤਨੀ :. ਸੋਨੀਆ ਸੈਣੀ-ਪੁਤਰੀ

3. ਜਸਮੀਤ ਸੈਣੀ-ਪੁੰਤਰੀ
ਜੇੜਕ ਕਿਸੇ ਵਿਅਕਤੀ ਨੂੰ ਸਵਰਗਵਾਸੀ ਮਾਲਕ ਦੇ ਉਪਰ
ਦਰਸ਼ਾਏ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਕਾਨੂੰਨੀ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਲਿਖ਼ਤੀ ਤੌਰ 'ਤੇ ਅਸਟੇਟ ਦਫ਼ਤਰ, ਯੂਟੀ, ਚੰਡੀਗੜ੍ਹ ਵਿਖੇ ਵਰਨ ਸੁਚਿਤ ਕਰੋ।
ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੋਕਾਰਾਂ ਦੇ ਪੱਖ ਵਿਚ ਕੀਤੇ ਜਾਣ ਸਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਵਿਅਤੀ ਤੌਰ 'ਤੇ ਨਿਮਨਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਫੌਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਦੇਸ਼ੀ ਜਾਇਦਾਦ ਦੇ ਦਰਸ਼ਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਕਰਨ ਦਾ ਇਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੋਤ ਕਿਸੇ ਦਾਅਵੇਂ ਨੂੰ ਮਿਨਿਆ ਨਹੀਂ ਜਾਵੇਗਾ। ਸੀਮਨੀਬ ਕਾਰ ਫੋਲਾਨ ਨੋਚਸੀਐਮ. ਅਸਿਸਟੈਟ ਅਸ਼ਮਰ ਕਰੋ..

Vardhmān ਵੈਬਸਾਇਟ: www.vardhmansteel.com, ਈਮੇਲ : secretarial.lud@vardhman.com

### ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ ਰਜਿ. ਦਫ਼ਤਰ: ਵਰਧਮਾਨ ਪੀਮੀਸਿਸ, ਚੰਡੀਗੜ੍ਹ ਰੋਡ, ਲੁਧਿਆਣਾ-141010

ਸੀਆਈਐਨ. L27100PB2010PLC033930, ਪੈਨ. AADCV4812B ਮਿਤੀ 30 ਜੂਨ, 2021 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

					1940 174 0
ਲੜੀ		ਤਿਮਾਹੀ ਖਾਤਮਾ			ਸਾਲ ਖਾਤਮਾ
	ਵੇਰਵੇ	30.6.2021	31.03.2021	30.6.2020	31.03.2021
ਨੈ.		ਅਣਪੜਤਾਲੇ	ਪੜਤਾਲੇ	ਅਣਪੜਤਾਲੇ	ਪੜਤਾਲੇ
1	ਕਾਰੋਬਾਰ ਤੋਂ ਕੁੱਲ ਆਮਦਨ	33,277.97	33,689.40	6,963.15	95,004.14
2	ਸ਼ੁੱਧ ਲਾਭ ∕(ਹਾਨੀ) ਸਮੇਂ ਲਈ ਟੈਕਸ ਤੋਂ ਪਹਿਲਾਂ	4,268.55	3,987.13	(1,951.12)	6,637.67
3	ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ	2,779.73	2,636.26	(1,277.59)	4,419.48
4	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/ (ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ ਅਤੇ ਹੋਰ ਵਿਆਪਕ ਆਮਦਨ)	2,796.20	2,760.90	(1,302.61)	4,482.18
5	ਭੁਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ	4,050.70	4,050.70	4,039.45	4,050.70
6	ਰਾਖਵੇਂ (ਮੁਲਾਂਕਣ ਰਾਖਵੇਂ ਨੂੰ ਛੱਡ ਕੇ) ਜਿਵੇਂ ਕਿ ਪਿਛਲੇ ਸਾਲ ਦੇ ਪੜਤਾਲੀ ਬੈਲਸ ਸ਼ੀਟ ਵਿੱਚ ਦਰਸਾਇਆ ਗਿਆ ਹੈ।				41,885.63
7	ਪੂਤੀ ਸ਼ੇਅਰ ਆਮਦਨ (ਰੁਪਏ 10 ਹਰੇਕ ਲਈ) (ਚਲੰਤ ਅਤੇ ਟੁੱਟਵੇਂ ਕਾਰੋਬਾਰ ਲਈ):				
	ੳ. ਮੁੱਢਲੇ	6.86	6.51	(3.16)	10.94
	ਅ. ਡੈਲੂਟਡ	6.82	6.49	(3.16)	10.93

ਨੌਟ : 1. ਉਪਰੋਕਤ ਦਰਸਾਏ ਅਕੜੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਂਜ ਵਿਖੇ ਦਰਸਾਏ ਤਿਮਾਹੀ ਵਿੱਤੀ ਨਤੀਜਿਆਂ ਦਾ ਨਿਚੋੜ ਹੈ। ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਇਟ ਜੋ ਕਿ www.bseindia.com ਤੇ www.nseindia.com ਅਤੇ ਕੰਪਨੀ ਦੀ ਵੈਬਸਾਇਟ ਜੋ ਕਿ www.vardhman.com/www.vardhmansteel.com 'ਤੇ ਵੀ ਉਪਲਬਧ ਹੈ।

2. 31 ਮਾਰਚ 2021 ਨੂੰ ਖ਼ਤਮ ਹੋਈ ਤਿਮਾਹੀ ਦੇ ਅੰਕੜੇ ਜਿਵੇਂ ਕਿ ਇਨ੍ਹਾਂ ਅਣਪੜਤਾਲੇ ਵਿੱਤੀ ਨਤੀਜਿਆਂ ਵਿੱਚ ਦਰਸ਼ਾਇਆ ਗਿਆ ਹੈ. ਪਰੇ ਵਿੱਤੀ ਸਾਲ ਦੇ ਪੜਤਾਲੇ ਅੰਕੜੇ ਅਤੇ ਸਬੰਧਤ ਵਿੱਤੀ ਸਾਲ ਦੇ ਹੁਣ ਤੱਕ ਦੇ ਪਕਾਸ਼ਤ ਤੀਜੀ ਤਿਮਾਹੀ ਖਾਤਮਾ ਦੇ ਅੰਕੜਿਆਂ ਦਰਮਿਆਨ ਸੈਤਲਿਤ ਅਕੜੇ ਹਨ। ਅਤੇ ਤੀਸਰੀ ਤਿਮਾਹੀ ਦੇ ਅਖੀਰ ਤੱਕ ਦੇ ਅਕੜੇ ਸਿਰਫ਼ ਰਿਵਿਓ ਕੀਤੇ ਗਏ ਹਨ ਅਤੇ ਇਹ ਆਡੀਟ ਦਾ ਵਿਸ਼ਾ ਨਹੀਂ ਹਨ। ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ

(ਸਚਿਤ ਜੈਨ

ਉਪ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਮਿਤੀ: 4 ਅਗਸਤ, 2021 C M Y B

ਸਥਾਨ: ਲਧਿਆਣਾ